

ਵਪਾਰ ਖਰੀਦਣਾ ਜਾਂ ਆਪਣਾ ਸ਼ੁਰੂ ਕਰਨਾ

ਵਪਾਰ ਸ਼ੁਰੂ ਕਰਨਾ ਪਹਿਲੀ ਵਾਰ ਦੇ ਉੱਦਮੀਆਂ ਲਈ ਕਾਫੀ ਮੁਸ਼ਕਲ ਹੋ ਸਕਦਾ ਹੈ। ਜੇ ਤੁਹਾਡੇ ਕੋਲ ਉੱਤਮ ਵਪਾਰ ਵਿਚਾਰ ਹੈ ਅਤੇ ਮਿਹਨਤ ਕਰਨ ਲਈ ਤਿਆਰ ਹੋ, ਤਦ ਤੁਸੀਂ ਆਪਣਾ ਵਪਾਰ ਸ਼ੁਰੂ ਕਰਨ ਦੀ ਇੱਛਾ ਕਰ ਸਕਦੇ ਹੋ। ਪਰ ਜੇ ਤੁਸੀਂ ਵਪਾਰ ਸ਼ੁਰੂ ਕਰਨ ਲਈ ਆਮ ਚੁਣੌਤੀਆਂ ਤੋਂ ਬਚਣਾ ਚਾਹੁੰਦੇ ਹੋ, ਤਦ ਵਰਤਮਾਨ ਵਪਾਰ ਜਾਂ ਕਾਮਯਾਬ ਫ੍ਰੈਂਚਾਈਜ਼ ਨੂੰ ਖਰੀਦਣਾ ਇੱਕ ਚੰਗੀ ਚੋਣ ਹੋ ਸਕਦੀ ਹੈ।

ਤੁਹਾਡਾ ਆਪਣਾ ਵਪਾਰ ਸ਼ੁਰੂ ਕਰਨਾ

ਫਾਇਦੇ

- ਰੂਪ-ਰੇਖਾ ਬਣਾਉਣ ਅਤੇ ਆਪਣੀ ਕਲਪਨਾ ਅਨੁਸਾਰ ਵਪਾਰ ਦਾ ਬੰਦੋਬਸਤ ਕਰਨ ਦੀ ਪੂਰੀ ਆਜ਼ਾਦੀ।
- ਕਿਸੇ ਦੂਸਰੇ ਦੇ ਸਿਧਾਂਤਾਂ, ਇਤਿਹਾਸ ਜਾਂ ਪੂੰਜੀ ਦੇ ਪਾਬੰਦ ਨਾ ਹੋਣਾ।
- ਬਾਜ਼ਾਰ ਤਾਈਂ ਕੁਝ ਨਵੀਂ ਚੀਜ਼ ਲਿਆਉਣ ਦਾ ਅਵਸਰ।
- ਕਾਮਯਾਬ ਵਪਾਰ ਖਰੀਦਣ ਦੇ ਬਜਾਏ ਘੱਟ ਕੀਮਤੀ ਹੋ ਸਕਦਾ ਹੈ।

ਚੁਣੌਤੀਆਂ

- ਤੁਹਾਡੇ ਮੁਨਾਫ਼ਾ ਯੋਗ ਹੋਣ ਤੀਕ ਕੁਝ ਸਮਾਂ ਲੱਗ ਸਕਦਾ ਹੈ।
- ਵਪਾਰ ਦੀ ਕਾਮਯਾਬੀ ਦੀ ਕੋਈ ਗਾਰੰਟੀ ਨਹੀਂ ਅਤੇ ਨਵੇਂ ਵਪਾਰਾਂ ਦੇ ਫ਼ਲ ਹੋਣ ਦੀ ਦਰ ਜ਼ਿਆਦਾ ਹੈ।
- ਪੂੰਜੀ ਪ੍ਰਾਪਤ ਕਰਨਾ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਉਧਾਰ ਦੇਣ ਵਾਲੇ ਜਾਂ ਧਨ ਲਾਉਣ ਵਾਲੇ ਤੁਹਾਡੀ ਯੋਜਨਾ ਨਾਲ ਖ਼ਤਰਾ ਲੈ ਰਹੇ ਹਨ।

ਮੌਜੂਦਾ ਵਪਾਰ ਜਾਂ ਫ੍ਰੈਂਚਾਈਜ਼ ਨੂੰ ਖਰੀਦਣਾ

ਫਾਇਦੇ

- ਵਪਾਰ ਦੀ ਛਾਪ ਨੂੰ ਸਥਾਪਿਤ ਕਰਨ, ਗਾਹਕਾਂ ਨਾਲ ਸੰਬੰਧ ਬਣਾਉਣ, ਵਪਾਰ ਦੇ ਤਰੀਕਿਆਂ ਨੂੰ ਵਧਾਉਣ ਅਤੇ ਪੂੰਜੀ ਗ੍ਰਹਿਣ ਕਰਨ 'ਤੇ ਪਹਿਲਾਂ ਤੋਂ ਹੀ ਕੀਤੇ ਹੋਏ ਕੰਮ ਤੋਂ ਲਾਭ ਲੈਣਾ।
- ਛੇਤੀ ਹੀ ਨਫ਼ੇ ਲਿਆਉਣਾ ਸ਼ੁਰੂ ਕਰ ਸਕਦਾ ਹੈ।
- ਪੂੰਜੀ ਪ੍ਰਾਪਤ ਕਰਨਾ ਆਸਾਨ ਹੈ ਕਿਉਂਕਿ ਵਪਾਰ ਦਾ ਨਮੂਨਾ ਸਾਬਤ ਹੋ ਚੁਕਿਆ ਹੈ।

ਚੁਣੌਤੀਆਂ

- ਸ਼ੁਰੂ ਵਿੱਚ ਲੱਗਣ ਵਾਲੀ ਪੂੰਜੀ, ਜੇ ਤੁਸੀਂ ਆਪਣਾ ਵਪਾਰ ਸ਼ੁਰੂ ਕਰ ਰਿਹੇ ਹੁੰਦੇ ਨਾਲੋਂ ਅਕਸਰ ਜ਼ਿਆਦਾ ਹੁੰਦੀ ਹੈ।
- ਪਹਿਲੇ ਮਾਲਕ ਅਤੇ/ਜਾਂ ਫ੍ਰੈਂਚਾਈਜ਼ਰ ਦੇ ਵਪਾਰ ਦਾ ਨਮੂਨਾ ਅਤੇ ਵਪਾਰ ਕਰਨ ਦਾ ਢੰਗ ਹੋ ਸਕਦਾ ਹੈ ਜੇ ਤੁਸੀਂ ਕਲਪਨਾ ਕਰਦੇ ਹੋ ਉਸ ਨਾਲ ਪੂਰਨ ਮੇਲ ਨਾ ਖਾਵੇ।